



ਵਿਲੇਜ ਆਫ ਵੈਸਟਪੋਰਟ

www.villageofwestport.ca

ਵੈਸਟਪੋਰਟ ਵਿਚ ਹਮੇਸ਼ਾ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਇਸ ਖੂਬਸੂਰਤ ਪਿੰਡ ਨੂੰ "ਰੀਡੋ ਝੀਲਾਂ ਦਾ ਦਿਲ" (The Heart of Rideau Lakes) ਆਖਦੇ ਹਨ ਕਿਉਂਕਿ ਇਹ ਅੱਪਰ ਰੀਡੋ ਝੀਲ ਦੀ ਪੱਛਮੀ ਸੀਮਾ 'ਤੇ, ਆਵਾਜਾਈ ਯੋਗ ਰੀਡੋ ਨਹਿਰ ਪ੍ਰਣਾਲੀ ਦੇ ਸਿਰੇ ਤੇ ਸਥਿਤ ਹੈ। ਇੱਥੇ ਮਨੁੱਖੀ ਹੱਥਾਂ ਨਾਲ ਬਣਾਏ ਗਏ ਇੱਕ ਟਾਪੂ ਤੇ ਜਨਤਕ ਬੰਦਰਗਾਹ ਬਣਾਈ ਗਈ ਹੈ ਜਿੱਥੇ 30 ਜਹਾਜ਼ ਤਕ ਸਮਾਨ ਉਤਾਰ-ਚੜ੍ਹਾ ਸਕਦੇ ਹਨ। ਬੰਦਰਗਾਹ ਵਿਚ ਪਿਕਨਿਕ ਲਈ ਵੀ ਥਾਂ ਬਣੀ ਹੋਈ ਹੈ। ਮੱਛੀਆਂ ਫੜਨ ਲਈ ਇਹ ਥਾਂ ਖਾਸ ਤੌਰ ਤੇ ਲਾਹੇਵੰਦ ਹੈ ਕਿਉਂਕਿ ਝੀਲਾਂ ਨੂੰ ਸੂਬੇ ਦੀ ਸਰਕਾਰ ਵੱਲੋਂ ਤਕਰੀਬਨ 50 ਸਾਲ ਪਹਿਲਾਂ ਬਣਾਏ ਗਏ ਮੱਛੀ-ਪਾਲਣ ਛੱਪੜਾਂ ਤੋਂ ਲਾਭ ਹੁੰਦਾ ਹੈ। ਹਾਲਾਂਕਿ ਮੱਛੀ-ਪਾਲਣ ਛੱਪੜਾਂ 'ਚੋਂ ਮੱਛੀਆਂ ਫੜਨਾ ਮਨੁੱਖੀ ਹੈ, ਮੱਛੀ ਫੜਨ ਦੇ ਸ਼ੌਕੀਨ ਆਪਣੀ ਕਿਸਮਤ ਅੱਪਰ ਰੀਡੋ ਝੀਲ (Upper Rideau Lake), ਵੈਸਟਪੋਰਟ ਝੀਲ (Westport Lake), ਸੈਂਡ ਝੀਲ (Sand Lake) ਜਾਂ ਦੂਜੀਆਂ ਬਹੁਤ ਸਾਰੀਆਂ ਛੋਟੀਆਂ ਝੀਲਾਂ 'ਤੇ ਅਜਮਾ ਸਕਦੇ ਹਨ। ਕਿਸਤੀ-ਸਵਾਰਾਂ, ਪੈਦਲ ਸੈਰ ਕਰਨ ਦੇ ਸ਼ੌਕੀਨ ਲੋਕਾਂ ਅਤੇ ਘਰੋਂ ਬਾਹਰ ਕੁਦਰਤ ਦੀ ਗੋਦ ਵਿਚ ਸਮਾਂ ਬਿਤਾਉਣਾ ਪਸੰਦ ਕਰਨ ਵਾਲੇ ਲੋਕਾਂ ਲਈ ਛੁੱਟੀਆਂ ਬਿਤਾਉਣ ਵਾਸਤੇ ਇਹ ਬਿਹਤਰੀਨ ਥਾਂ ਹੈ।



ਵੈਸਟਪੋਰਟ ਆਪਣੇ ਖੂਬਸੂਰਤ ਡਾਉਨ ਟਾਉਨ ਕੇਂਦਰ ਅਤੇ ਖਰੀਦਦਾਰੀ ਲਈ ਢੁਕਵੀਆਂ ਥਾਵਾਂ ਲਈ ਮਸ਼ਹੂਰ ਹੈ। ਤੁਹਾਨੂੰ ਬਹੁਤ ਸਾਰੀਆਂ ਥਾਵਾਂ ਤੇ ਦਸਤਕਾਰੀ, ਕਲਾਵਾਂ, ਗਹਿਣਿਆਂ, ਘਰੇਲੂ ਸਾਜੇ-ਸਾਮਾਨ ਆਦਿ ਨਾਲ ਸਜੀਆਂ ਦੁਕਾਨਾਂ ਮਿਲਣਗੀਆਂ। ਰਹਿਣ ਦੀਆਂ ਥਾਵਾਂ ਦੀ ਵੀ ਕੋਈ ਘਾਟ ਨਹੀਂ ਹੈ ਕਿਉਂਕਿ ਇੱਥੇ ਬਹੁਤ ਸਾਰੇ ਛੋਟੇ ਘਰ, ਲੇਜ ਅਤੇ ਕੈਂਪਗ੍ਰਾਊਂਡ ਹਨ। ਵੈਸਟਪੋਰਟ ਬੰਦਰਗਾਹ ਦੇ ਲਾਜਵਾਬ ਦ੍ਰਿਸ਼ ਵੇਖਣ ਲਈ ਫੋਲੀ ਪਹਾੜ (Foley Mountain) ਦੀ ਸਪਾਇ ਰੌਕ (Spy Rock) ਦੇ ਉੱਪਰ ਚੜ੍ਹੋ।

ਕੁੱਲ ਆਬਾਦੀ: 590 (Statistics Canada Census 2016)
 ਜਨਵਰੀ ਵਿਚ ਔਸਤ ਤਾਪਮਾਨ: -8 °C (27 °F)
 ਜੁਲਾਈ ਵਿਚ ਔਸਤ ਤਾਪਮਾਨ: 26 °C (70 °F)
 ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow
 ਪ੍ਰਤਿ ਵਿਅਕਤੀ ਆਮਦਨੀ: \$72,576
 ਔਸਤ ਪਰਿਵਾਰਕ ਆਮਦਨੀ: \$78,166
 ਬੇਰੁਜ਼ਗਾਰੀ ਦੀ ਔਸਤ ਦਰ: 5-6 %
 ਹਾਈ ਸਕੂਲ ਪਾਸ ਬਾਲਗ ਵਿਅਕਤੀ: 180
 ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 245
 2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$853
 ਔਸਤ 3 ਬੈਡਰੂਮ ਵੱਖ ਬੰਗਲਾ: \$270,413



ਵਧੇਰੇ ਜਾਣਕਾਰੀ:

Paul Snider, ਪ੍ਰਬੰਧਕ
ਵਿਲੇਜ ਆਫ ਵੈਸਟਪੋਰਟ

PO Box 68, 30 Bedford Street; Westport, Ontario K0G 1X0 Canada
613-273-2191 / Westport@rideau.net



where lifestyle grows good business

www.leedsgrenville.com



Leeds & Grenville
IMMIGRATION
PARTNERSHIP

www.NewcomersInfo.ca